

Meetings of Joint Working Group and Project Steering Committee on India-Nepal cross-border railway links held in New Delhi (October 06-07, 2021)

October 07, 2021

ਭਾਰਤ-ਨੇਪਾਲ ਸਰਹੱਦ ਪਾਰ ਰੇਲਵੇ ਸੰਪਰਕਾਂ ਬਾਰੇ ਸਾਂਝਾ ਕਾਰਜ ਸਮੂਹ ਅਤੇ ਪ੍ਰੋਜੈਕਟ ਸੰਚਾਲਨ ਕਮੇਟੀ ਦੀਆਂ ਮੀਟਿੰਗਾਂ ਨਵੀਂ ਦਿੱਲੀ ਵਿਖੇ ਹੋਈਆਂ (6-7 ਅਕਤੂਬਰ, 2021)

7 ਅਕਤੂਬਰ, 2021

1. ਭਾਰਤ ਅਤੇ ਨੇਪਾਲ ਦਰਮਿਆਨ ਨਵੀਂ ਦਿੱਲੀ ਵਿਖੇ 6-7 ਅਕਤੂਬਰ, 2021 ਨੂੰ ਸਾਂਝਾ ਕਾਰਜ ਸਮੂਹ (JWG) ਦੀ 5ਵੀਂ ਅਤੇ ਪ੍ਰੋਜੈਕਟ ਸਟੀਅਰਿੰਗ ਕਮੇਟੀ (PSC) ਦੀ 7ਵੀਂ ਮੀਟਿੰਗ ਹੋਈ, ਤਾਂ ਜੋ ਸਰਹੱਦ ਪਾਰ ਰੇਲਵੇ ਸੰਪਰਕਾਂ ਨੂੰ ਬਣਾਉਣ ਅਤੇ ਰੇਲਵੇ ਖੇਤਰ ਵਿੱਚ ਸਮੁੱਚੇ ਦੁਵੱਲੇ ਸਹਿਯੋਗ ਦੀ ਸਮੀਖਿਆ ਕੀਤੀ ਜਾ ਸਕੇ। ਦੋਨਾਂ ਮੀਟਿੰਗਾਂ ਦੌਰਾਨ ਭਾਰਤੀ ਪਾਸੇ ਵੱਲੋਂ JWG ਦੀ ਅਗਵਾਈ ਰੇਲ ਮੰਤਰਾਲੇ ਦੇ ਕਾਰਜਕਾਰੀ ਨਿਰਦੇਸ਼ਕ (ਟ੍ਰੈਫਿਕ ਆਵਾਜਾਈ-ਮਾਲਭਾੜਾ) ਡਾ. ਮਨੋਜ ਸਿੰਘ ਅਤੇ PSC ਦੀ ਅਗਵਾਈ DPA- III (ਵਿਦੇਸ਼ ਮੰਤਰਾਲੇ) ਦੇ ਸਾਂਝਾ ਸਕੱਤਰ ਸ਼੍ਰੀ ਅਨੁਰਾਗ ਭੂਸ਼ਣ ਨੇ ਕੀਤੀ; ਨੇਪਾਲੀ ਪੱਖ ਦੀ ਅਗਵਾਈ ਬੁਨਿਆਦੀ ਭੌਤਿਕ ਢਾਂਚਾ ਅਤੇ ਆਵਾਜਾਈ ਮੰਤਰਾਲੇ ਦੇ ਸਾਂਝਾ ਸਕੱਤਰ ਸ਼੍ਰੀ ਕੇਸ਼ਬ ਕੁਮਾਰ ਸ਼ਰਮਾ ਨੇ ਕੀਤੀ।

2. ਦੋਵਾਂ ਧਿਰਾਂ ਨੇ ਜਯਨਗਰ-ਕੁਰਥਾ ਸੈਕਸ਼ਨ 'ਤੇ ਯਾਤਰੀ ਰੇਲ ਸੇਵਾਵਾਂ ਦੀ ਸ਼ੁਰੂਆਤ ਕਰਨ ਲਈ ਮਿਆਰੀ ਸੰਚਾਲਨ ਪ੍ਰਕਿਰਿਆਵਾਂ (SOPs) ਅਤੇ ਰੈਕਸੋਲ-ਕਾਠਮੰਡੂ ਵਿਚਕਾਰ ਤਜਵੀਜ਼ ਕੀਤੀ ਗਈ ਬ੍ਰਾਂਡ ਗੇਜ ਰੇਲਵੇ ਲਾਈਨ ਦਾ ਅੰਤਮ ਸਥਾਨ ਸਰਵੇਖਣ (FLS) ਕਰਨ ਲਈ ਸਹਿਮਤੀ ਪੱਤਰ (MoU) 'ਤੇ ਹਸਤਾਖਰ ਕੀਤੇ। SOPs ਨਵੇਂ ਸੈਕਸ਼ਨ 'ਤੇ ਯਾਤਰੀ ਰੇਲ ਗੱਡੀਆਂ ਚਲਾਉਣ ਸਬੰਧੀ ਤਕਨੀਕੀ ਪਹਿਲੂ ਦੱਸਦੇ ਹਨ ਅਤੇ ਨੇਪਾਲ ਨਾਲ ਬਣਨ ਵਾਲੇ ਸਰਹੱਦ ਪਾਰ ਰੇਲਵੇ ਸੰਪਰਕਾਂ ਵਿੱਚ ਰੇਲ ਸੇਵਾਵਾਂ ਦੀ ਛੇਤੀ ਸ਼ੁਰੂਆਤ ਕਰਨ ਵਿੱਚ ਮਾਰਗਦਰਸ਼ਕ ਦਸਤਾਵੇਜ਼ ਵਜੋਂ ਕੰਮ ਕਰਨਗੇ। ਤਜਵੀਜ਼ ਕੀਤੀ ਗਈ ਰੈਕਸੋਲ-ਕਾਠਮੰਡੂ ਬ੍ਰਾਂਡ ਗੇਜ ਰੇਲਵੇ ਲਾਈਨ ਭਾਰਤ ਅਤੇ ਨੇਪਾਲ ਵਿਚਾਲੇ ਸੰਪਰਕ ਨੂੰ ਹੋਰ ਹੁਲਾਰਾ ਦੇਵੇਗੀ।

3. ਦੋਵਾਂ ਧਿਰਾਂ ਨੇ ਭਾਰਤ ਸਰਕਾਰ ਦੀ ਗ੍ਰਾਂਟ ਸਹਾਇਤਾ ਨਾਲ ਭਾਰਤ ਅਤੇ ਨੇਪਾਲ ਦਰਮਿਆਨ ਬਣਾਈਆਂ ਜਾ ਰਹੀਆਂ ਜਯਨਗਰ-ਬਿਜਲਪੁਰਾ-ਬਰਦੀਬਾਸ ਅਤੇ ਜੋਗਬਾਨੀ-ਬੀਰਤਨਗਰ ਬ੍ਰਾਂਡ ਗੇਜ ਰੇਲਵੇ ਲਾਈਨਾਂ ਦੇ ਮੌਜੂਦਾ ਚੱਲ ਰਹੇ ਕੰਮਾਂ ਬਾਰੇ ਚਰਚਾ ਕੀਤੀ। ਯਾਤਰੀ ਰੇਲ ਸੇਵਾਵਾਂ ਦੇ ਸੰਚਾਲਨ ਲਈ ਜਯਨਗਰ (ਭਾਰਤ)

ਤੋਂ ਕੁਰਥਾ (ਨੇਪਾਲ) ਤੱਕ ਰੇਲਵੇ ਲਾਈਨ ਦੇ ਪੂਰੇ ਹੋ ਚੁੱਕੇ 34 ਕਿਲੋਮੀਟਰ ਲੰਮੇ ਹਿੱਸੇ ਦੀ ਤਕਨੀਕੀ ਤਿਆਰੀ ਦੀ ਵੀ ਸਮੀਖਿਆ ਕੀਤੀ ਗਈ। ਨੇਪਾਲੀ ਪੱਖ ਨੇ ਇਹ ਵੀ ਦੱਸਿਆ ਕਿ ਇਸਦੇ ਸੰਚਾਲਨ ਨੂੰ ਸੁਖਾਲਾ ਬਣਾਉਣ ਲਈ ਲੋੜੀਂਦਾ ਰੈਗੂਲੇਟਰੀ ਢਾਂਚਾ ਬਣਾਇਆ ਜਾਵੇਗਾ। ਰੇਲਵੇ ਲਾਈਨ ਦੇ ਕੁਰਥਾ-ਬਿਲਾਜਪੁਰਾ (17.25 ਕਿਲੋਮੀਟਰ) ਹਿੱਸੇ ਲਈ ਨੇਪਾਲ ਨੇ ਜਲਦੀ ਤੋਂ ਜਲਦੀ ਕੰਮ ਪੂਰਾ ਕਰਨ ਲਈ ਲੋੜੀਂਦੀ ਸਹੂਲਤਾਂ ਮੁਹੱਈਆ ਕਰਵਾਉਣ ਦਾ ਭਰੋਸਾ ਦਿੱਤਾ. ਦੋਹਾਂ ਧਿਰਾਂ ਨੇ 18.6 ਕਿਲੋਮੀਟਰ ਲੰਮੇ ਜੋਗਬਨੀ-ਬਿਰਾਟਨਗਰ ਰੇਲ ਲਿੰਕ ਦੇ ਮੁਕੰਮਲ ਹੋਣ ਅਤੇ ਇਸਨੂੰ ਛੇਤੀ ਚਾਲੂ ਕਰਨ ਦਾ ਕੰਮ ਤੇਜ਼ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ।

4. ਰਕਸੌਲ-ਕਾਠਮੰਡੂ ਬ੍ਰੌਡ ਗੇਜ ਰੇਲਵੇ ਲਿੰਕ ਅਤੇ ਫੇਜ਼ -2 ਰੇਲਵੇ ਲਿੰਕ ਪ੍ਰੋਜੈਕਟਾਂ ਵਿੱਚ ਹੋਈ ਤਰੱਕੀ 'ਤੇ ਵੀ ਚਰਚਾ ਕੀਤੀ ਗਈ. ਦੋਵੇਂ ਪੱਖਾਂ ਨੇ ਰੇਲਵੇ ਖੇਤਰ ਵਿੱਚ ਤਕਨੀਕੀ ਸਹਿਯੋਗ ਵਧਾਉਣ ਉੱਤੇ ਸਹਿਮਤੀ ਦਿੱਤੀ, ਜਿਸ ਵਿੱਚ ਸਮਰੱਥਾ ਨਿਰਮਾਣ, ਲੌਜਿਸਟਿਕ ਸਹਾਇਤਾ ਅਤੇ ਨੇਪਾਲੀ ਰੇਲਵੇ ਕਰਮਚਾਰੀਆਂ ਦੀ ਸਿਖਲਾਈ ਸ਼ਾਮਲ ਹੈ।

ਨਵੀਂ ਦਿੱਲੀ

7 ਅਕਤੂਬਰ, 2021

DISCLAIMER: This is an approximate translation. The original is available in English on MEA's website and may be referred to as the official press release.